

ਬੇਘਰਾਂ ਦੇ ਪ੍ਰਬੰਧ ਬਾਰੇ ਜਾਣਕਾਰੀ ਸਿਸਟਮ ਕਲਾਇੰਟ ਜਾਣਕਾਰੀ ਸ਼ੀਟ

HMIS ਸਿਸਟਮ ਕੀ ਹੈ?

HMIS ਦਾ ਮਤਲਬ ਹੈ ਬੇਘਰ ਪ੍ਰਬੰਧਨ ਜਾਣਕਾਰੀ ਸਿਸਟਮ, ਅਤੇ ਇਹ ਫੈਡਰਲ ਫੰਡਾਂ ਦੀ ਸਹਾਇਤਾ ਨਾਲ ਘੱਟ-ਆਮਦਨ ਵਾਲੇ ਅਤੇ ਬੇਘਰੇ ਪਰਿਵਾਰਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਸਾਰੀਆਂ ਯੋਜਨਾਵਾਂ ਅਤੇ ਏਜੰਸੀਆਂ ਲਈ ਲਾਜ਼ਮੀ ਹੈ। HMIS ਇੱਕ ਡੇਟਾ ਸਿਸਟਮ ਹੈ ਜਿਹੜਾ ਆਵਾਸਹੀਣਤਾ ਸੇਵਾਵਾਂ ਬਾਰੇ ਜਾਣਕਾਰੀ ਨੂੰ ਸਹੇਜਦਾ ਹੈ

HMIS ਸਿਸਟਮ ਦਾ ਕੀ ਮਕਸਦ ਹੈ?

HMIS ਦਾ ਮਕਸਦ ਅਜਿਹੀਆਂ ਸੇਵਾਵਾਂ ਵਿੱਚ ਸੁਧਾਰ ਕਰਨਾ ਹੈ ਜੋ ਬੇਘਰੇ ਲੋਕਾਂ ਨੂੰ ਆਵਾਸ ਪ੍ਰਾਪਤ ਕਰਨ, ਅਤੇ ਉਨ੍ਹਾਂ ਸੇਵਾਵਾਂ ਤੱਕ ਚੰਗੀ ਪਹੁੰਚ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਦੀਆਂ ਹਨ।

ਇਸ ਕਿਸਮ ਦੀ ਜਾਣਕਾਰੀ ਕਿਉਂ ਇਕੱਤਰ ਕੀਤੀ ਜਾਂਦੀ ਹੈ?

ਗ੍ਰਾਹਕ ਦੇ ਡੇਟਾ ਦੀ ਵਰਤੋਂ ਸਥਾਨਕ, ਰਾਜਕੀ, ਅਤੇ ਫੈਡਰਲ ਅਧਿਕਾਰੀਆਂ ਦੁਆਰਾ ਬੇਘਰੀਆਂ ਦੀਆਂ ਜ਼ਰੂਰਤਾਂ 'ਤੇ ਚੰਗੇ ਢੰਗ ਨਾਲ ਧਿਆਨ ਦੇਣ ਲਈ ਕੀਤੀ ਜਾਵੇਗੀ। ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਸਦੱਸਾਂ ਬਾਰੇ ਕੁਝ ਮੁੱਢਲੀ ਜਾਣਕਾਰੀ (ਨਸਲ, ਜਨਮਦਿਨ, ਪਰਿਵਾਰ ਦਾ ਆਕਾਰ, ਆਦਿ) ਇਕੱਤਰ ਕਰਨਾ ਇਸ ਯੋਜਨਾ ਦਾ ਸਮਰਥਨ ਕਰਨ ਵਾਲੀਆਂ ਫੈਡਰਲ ਅਤੇ ਸਥਾਨਕ ਫੰਡ-ਦਾਤਾ ਏਜੰਸੀਆਂ ਦੀ ਜ਼ਰੂਰਤ ਹੈ।

HMIS ਸਿਸਟਮ ਮੈਨੂੰ ਭਾਵ ਗ੍ਰਾਹਕ ਨੂੰ ਕਿਵੇਂ ਫਾਇਦਾ ਪਹੁੰਚਾ ਸਕਦਾ ਹੈ?

ਤੁਹਾਡੇ ਬਾਰੇ ਇਸ ਜਾਣਕਾਰੀ ਨੂੰ ਕੇਵਲ ਇੱਕ ਵਾਰ ਇਕੱਤਰ ਕਰਨ ਦੁਆਰਾ –ਤੁਸੀਂ ਬਾਰ-ਬਾਰ ਸਾਰੇ ਵੇਰਵੇ (ਜਨਮਦਿਨ, ਸਮਾਜਿਕ ਸੁਰੱਖਿਆ ਨੰਬਰ, ਆਖਰੀ ਪਤਾ, ਆਦਿ) ਰਿਪੋਰਟ ਕਰੇ ਬਿਨਾਂ ਹੋਰ ਏਜੰਸੀਆਂ ਤੋਂ ਸੇਵਾ ਪ੍ਰਾਪਤ ਕਰ ਸਕਦੇ ਹੋ। ਜੇਕਰ ਇਸਦਾ ਕੋਈ ਕਾਰਨ ਹੈ ਕਿ ਤੁਹਾਡਾ ਨਾਮ ਜਾਂ ਤੁਹਾਡੇ ਪਰਿਵਾਰ ਦੇ ਕਿਸੇ ਸਦੱਸ ਦਾ ਨਾਮ ਪ੍ਰਦਾਨ ਕਰਨਾ ਤੁਹਾਨੂੰ (ਜਾਂ ਤੁਹਾਡੇ ਪਰਿਵਾਰ ਦੇ ਸਦੱਸ ਨੂੰ) ਜੋਖਮ ਵਿੱਚ ਪਾ ਦੇਵੇਗਾ, ਤਾਂ ਤੁਸੀਂ ਇਹ ਬੇਨਤੀ ਕਰ ਸਕਦੇ ਹੋ ਕਿ ਤੁਹਾਡੀ ਜਾਣਕਾਰੀ ਹੋਰ ਏਜੰਸੀਆਂ ਨਾਲ ਸਾਂਝੀ ਨਾ ਕੀਤੀ ਜਾਵੇ। ਕਿਸੇ ਵੀ ਸਮੇਂ ਸਿਰਫ “ਜਾਣਕਾਰੀ ਜਾਰੀ ਕਰਨ ਲਈ ਕਲਾਇੰਟ ਦੀ ਸਹਿਮਤੀ ਨੂੰ ਰੱਦ ਕਰਨ” ਵਾਲਾ ਫਾਰਮ ਭਰਕੇ, ਤੁਹਾਨੂੰ ਆਪਣੀ ਜਾਣਕਾਰੀ ਸਾਂਝੀ ਕੀਤੇ ਜਾਣ ਨੂੰ ਰੱਦ ਕਰਨ ਦਾ ਹੱਕ ਹੈ। ਇਹ ਫਾਰਮ ਕਿਸੇ ਵੀ HMIS – ਭਾਈਵਾਲ ਏਜੰਸੀ ਵਿਖੇ ਜਾਂ ਕਿੰਗ ਕਾਉਂਟੀ ਦੀ HMIS ਵੈਬਸਾਈਟ 'ਤੇ ਉਪਲਬਧ ਹੈ:

kingcounty.hmis.cc

ਇਸਦੇ ਨਾਲ ਹੀ, ਤੁਹਾਡੇ ਵਲੋਂ HMIS ਨੂੰ ਉਪਲਬਧ ਕਰਾਈ ਗਈ ਜਾਣਕਾਰੀ ਦੀ ਵਰਤੋਂ ਕਰਕੇ, ਤੁਸੀਂ ਅਤੇ ਤੁਹਾਡਾ ਕੇਸਵਰਕਰ ਤੁਹਾਨੂੰ ਲੋੜੀਂਦੀਆਂ ਹਾਉਸਿੰਗ ਅਤੇ ਸੇਵਾਵਾਂ ਦਾ ਪਤਾ ਲਾਉਣ ਅਤੇ ਉਹਨਾਂ ਨੂੰ ਹਾਸਿਲ ਕਰਨ ਲਈ ਇਕੱਠਿਆਂ ਕੰਮ ਕਰ ਸਕਦੇ ਹੋ।

ਤੁਹਾਡੀ ਜਾਣਕਾਰੀ ਤੱਕ ਕਿਸ ਨੂੰ ਪਹੁੰਚ ਪ੍ਰਾਪਤ ਹੈ?

ਤੁਹਾਡੀ HMIS ਜਾਣਕਾਰੀ ਨੂੰ ਸਲਾਹਕਾਰੀ, ਭੋਜਨ, ਬਿਜਲੀ/ਪਾਣੀ/ਗੈਸ ਸਹਾਇਤਾ ਅਤੇ ਹੋਰ ਸੇਵਾਵਾਂ ਵਰਗੀਆਂ ਹਾਉਸਿੰਗ ਅਤੇ ਸੇਵਾਵਾਂ ਲਈ ਰੈਫਰਲ ਅਤੇ ਪਲੇਸਮੈਂਟ ਵਿਚ ਤਾਲਮੇਲ ਕਰਨ ਲਈ ਭਾਈਵਾਲ ਏਜੰਸੀਆਂ ਨਾਲ ਸਾਂਝਾ ਕੀਤਾ ਜਾ ਸਕਦਾ ਹੈ। ਰਿਪੋਰਟ ਤਿਆਰ ਕਰਨ ਵਾਲੇ ਅਤੇ HMIS ਸਟਾਫ਼ ਵੀ ਤੁਹਾਡਾ ਡੇਟਾ ਵੇਖ ਸਕਦਾ ਹੈ। ਜਿਨ੍ਹਾਂ ਨੂੰ ਤੁਹਾਡੀ ਜਾਣਕਾਰੀ ਤੱਕ ਪਹੁੰਚ ਪ੍ਰਾਪਤ ਹੈ ਉਨ੍ਹਾਂ ਲਈ ਸਖਤ ਕਾਨੂੰਨੀ ਦਿਸ਼ਾ-ਨਿਰਦੇਸ਼ ਹਨ, ਅਤੇ ਤੁਹਾਡੀ ਜਾਣਕਾਰੀ ਦੀ ਰੱਖਿਆ ਇਲੈਕਟ੍ਰੋਨਿਕ ਏਨਕ੍ਰਿਪਸ਼ਨ ਦੁਆਰਾ ਕੀਤੀ ਜਾਂਦੀ ਹੈ।

ਇੱਕ ਗ੍ਰਾਹਕ ਵਜੋਂ ਤੁਹਾਡੇ ਕੀ ਅਧਿਕਾਰੀ ਹਨ?

ਹੋ ਸਕਦਾ ਹੈ ਕਿਸੇ ਯੋਜਨਾ ਲਈ ਪੂਰਵ-ਸਰਤ ਦੇ ਤੌਰ 'ਤੇ ਤੁਹਾਨੂੰ ਕੁਝ ਸਵਾਲਾਂ ਦੇ ਜਵਾਬ ਦੇਣ ਪੈਣ, ਪਰ ਕੁਝ ਅਜਿਹੇ ਸਵਾਲ ਹੋਣਗੇ ਜਿਨ੍ਹਾਂ ਦਾ ਜਵਾਬ ਦੇਣ ਤੋਂ ਤੁਸੀਂ ਇਨਕਾਰ ਕਰ ਸਕਦੇ ਹੋ। ਤੁਹਾਨੂੰ ਆਪਣਾ ਰਿਕਾਰਡ ਦੇਖਣ ਦਾ ਅਤੇ ਗਲਤ ਜਾਣਕਾਰੀ ਨੂੰ ਸਹੀ ਕਰਨ ਦਾ ਅਧਿਕਾਰ ਹੈ। ਤੁਹਾਨੂੰ ਆਪਣੇ ਰਿਕਾਰਡ ਦੀ ਇੱਕ ਨਕਲ ਪ੍ਰਾਪਤ ਕਰਨ ਦਾ ਵੀ ਅਧਿਕਾਰ ਹੈ। ਨਾਲ ਹੀ ਅਸੀਂ ਤੁਹਾਡੀ ਕਿਸੇ ਵੀ ਜਾਣਕਾਰੀ (ਸਿਹਤ, ਮੈਡੀਕਲ ਲੋੜਾਂ, ਮਾਨਸਿਕ ਸਿਹਤ, ਘਰੇਲੂ ਹਿੰਸਾ, ਆਦਿ) ਨੂੰ ਇਸ ਸੰਸਥਾ ਤੋਂ ਬਾਹਰ ਕਿਸੇ ਨੂੰ ਵੀ ਕਦੇ ਵੀ ਨਹੀਂ ਦਿਆਂਗੇ, ਉਸ ਸਥਿਤੀ ਨੂੰ ਛੱਡਕੇ ਜੇਕਰ ਤੁਸੀਂ ਲਿਖਤੀ ਸਹਿਮਤੀ ਦਿੰਦੇ ਹੋ ਜਾਂ ਜਦੋਂ ਕਿਸੇ ਸੰਮਣ ਜਾਂ ਕਿਸੇ ਅਦਾਲਤੀ ਹੁਕਮ ਰਾਹੀਂ ਕਾਨੂੰਨ ਦੁਆਰਾ ਮੰਗੀ ਜਾਂਦੀ ਹੈ। ਨਾਂ ਅਤੇ ਜਨਮ-ਤਾਰੀਖਾਂ ਵਰਗੀ ਵਿਅਕਤੀਗਤ ਤੌਰ ਤੇ ਪਛਾਣ ਕੀਤੀ ਜਾਣ ਵਾਲੀ ਜਾਣਕਾਰੀ, ਤੁਹਾਡੇ ਵਲੋਂ ਆਖਰੀ ਵਾਰੀ ਦਰਜ ਕਰਾਈ ਗਈ HMIS ਸਰਗਰਮੀ ਦੇ ਸੱਤ ਸਾਲ ਬਾਅਦ ਹਟਾ ਦਿੱਤੀ ਜਾਏਗੀ। ਤੁਸੀਂ, ਵਿਅਕਤੀਗਤ ਤੌਰ 'ਤੇ ਪਛਾਣ ਕੀਤੀ ਜਾਣ ਵਾਲੀ ਜਾਣਕਾਰੀ ਨੂੰ HMIS ਵਿਚ ਦਰਜ ਕੀਤੇ ਜਾਣ ਦੀ ਇਜਾਜ਼ਤ ਦਿੰਦੇ ਹੋ ਜਾਂ ਨਹੀਂ, ਤੁਹਾਨੂੰ ਸੇਵਾਵਾਂ ਮਿਲਦੀਆਂ ਰਹਿਣਗੀਆਂ।

HMIS ਸਟੀਅਰਿੰਗ ਕਮੇਟੀ ਦੀ ਪ੍ਰਵਾਨਗੀ ਨੂੰ ਛੱਡਕੇ, ਸ਼ਾਇਦ ਇਸ ਫਾਰਮ ਵਿੱਚ ਤਰਮੀਮ ਨਹੀਂ ਕੀਤੀ ਜਾ ਸਕਦੀ।

ਕਿਰਪਾ ਕਰਕੇ ਤਬਦੀਲੀਆਂ ਲਈ ਸਾਰੀਆਂ ਬੇਨਤੀਆਂ ਇਸ ਈਮੇਲ 'ਤੇ ਭੇਜੋ: kcsupport@bitfocus.com